

ਮਕਾਨ ਮਾਲਕ ਅਤੇ ਕਿਰਾਏਦਾਰ ਧਿਆਨ ਦੇਣ: ਨਵੀਨੀਕਰਨ ਅਤੇ ਮੁਰੰਮਤ ਦੇ ਨਵੇਂ ਨਿਯਮ 1 ਸਤੰਬਰ ਤੋਂ ਲਾਗੂ ਹੋ ਰਹੇ ਹਨ।

ਜੇਕਰ ਤੁਸੀਂ Mississauga ਵਿੱਚ ਆਪਣਾ ਘਰ ਕਿਰਾਏ 'ਤੇ ਦਿੰਦੇ ਹੋ ਜਾਂ ਕਿਰਾਏ ਦੀ ਪ੍ਰਾਪਰਟੀ ਦੇ ਮਾਲਕ ਹੋ, ਤਾਂ ਇਸ ਪਤਝੜ ਵਿੱਚ ਲਾਗੂ ਹੋਣ ਵਾਲੇ ਨਵੇਂ ਨਿਯਮ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਹਨ।

16 ਜੂਨ, 2026

1 ਸਤੰਬਰ, 2026 ਤੋਂ, ਸ਼ਹਿਰ ਦਾ [ਕਿਰਾਏ ਦੇ ਘਰ ਦੀ ਮੁਰੰਮਤ ਅਤੇ ਨਵੀਨੀਕਰਨ ਲਾਇਸੈਂਸਿੰਗ ਬਾਇ-ਲਾਅ \(Rental Repairs and Renovations Licensing By-law\)](#), ਉਸ ਸਥਿਤੀ ਲਈ ਮਾਲਕਾਂ ਲਈ ਨਵੀਆਂ ਸ਼ਰਤਾਂ ਅਤੇ ਕਿਰਾਏਦਾਰਾਂ ਲਈ ਮਜ਼ਬੂਤ ਬਚਾਅ ਪੇਸ਼ ਕਰੇਗਾ, ਜਦੋਂ ਕਿਸੇ ਕਿਰਾਏਦਾਰ ਨੂੰ ਵੱਡੀਆਂ ਮੁਰੰਮਤਾਂ ਜਾਂ ਨਵੀਨੀਕਰਨ ਕਾਰਨ ਆਪਣੀ ਯੂਨਿਟ ਛੱਡਣੀ ਪੈਂਦੀ ਹੈ।

ਇਸ ਬਾਇ-ਲਾਅ ਨੂੰ ਪੂਰੇ Mississauga ਦੇ ਕਿਰਾਏਦਾਰਾਂ, ਮਾਲਕਾਂ ਅਤੇ ਕਮਿਊਨਿਟੀ ਗਰੁੱਪਾਂ ਦੇ ਸੁਝਾਵਾਂ ਨਾਲ ਤਿਆਰ ਕੀਤਾ ਗਿਆ ਸੀ। ਇਹ ਤਬਦੀਲੀਆਂ ਕਿਰਾਏਦਾਰਾਂ ਤੋਂ ਘਰ ਖਾਲੀ ਕਰਵਾਉਣ ਦੀ ਪ੍ਰਕਿਰਿਆ ਨੂੰ ਵਧੇਰੇ ਸਪੱਸ਼ਟ ਅਤੇ ਨਿਰਪੱਖ ਬਣਾਉਣ, ਰਿਹਾਇਸ਼ੀ ਅਸਥਿਰਤਾ ਨੂੰ ਘਟਾਉਣ ਅਤੇ ਸ਼ਹਿਰ ਵਿੱਚ ਕਿਫਾਇਤੀ ਕਿਰਾਏ ਵਾਲੀਆਂ ਰਿਹਾਇਸ਼ਾਂ ਦੀ ਸਪਲਾਈ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਗੀਆਂ।

"ਰੇਨੇਵਿਕਸ਼ਨ" ਕੀ ਹੈ?

"ਰੇਨੇਵਿਕਸ਼ਨ" ਉਦੋਂ ਹੁੰਦਾ ਹੈ, ਜਦੋਂ ਕੋਈ ਮਕਾਨ ਮਾਲਕ, ਕਿਸੇ ਕਿਰਾਏਦਾਰ ਨੂੰ ਵੱਡੀਆਂ ਮੁਰੰਮਤਾਂ ਜਾਂ ਨਵੀਨੀਕਰਨ ਪੂਰੇ ਕਰਨ ਲਈ ਆਪਣੀ ਯੂਨਿਟ ਖਾਲੀ ਕਰਨ ਲਈ ਕਹਿੰਦਾ ਹੈ।

Ontario ਵਿੱਚ, ਮਕਾਨ ਮਾਲਕਾਂ ਲਈ ਅਜਿਹਾ ਕਰਦੇ ਸਮੇਂ [N13 ਨੋਟਿਸ \(N13 Notice\)](#) ਪ੍ਰਕਿਰਿਆ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਹ ਵੀ ਲਾਜ਼ਮੀ ਹੈ ਕਿ ਇਹ ਕੰਮ ਮਹੱਤਵਪੂਰਨ ਹੋਵੇ, ਉਸਦੇ ਲਈ ਬਿਲਡਿੰਗ ਪਰਮਿਟ ਦੀ ਲੋੜ ਹੋਵੇ ਅਤੇ ਯੂਨਿਟ ਖਾਲੀ ਹੋਣ ਦੀ ਲੋੜ ਹੋਵੇ।

N13 ਨੋਟਿਸ, ਬੇਦਖਲੀ ਦਾ ਹੁਕਮ ਨਹੀਂ ਹੈ। ਕਿਰਾਏਦਾਰਾਂ ਨੂੰ ਤੁਰੰਤ ਘਰ ਛੱਡਣ ਦੀ ਲੋੜ ਨਹੀਂ ਹੁੰਦੀ। ਸਿਰਫ਼ [ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ \(Landlord and Tenant Board\)](#) ਹੀ ਇਹ ਫੈਸਲਾ ਕਰ ਸਕਦਾ ਹੈ ਕਿ ਬੇਦਖਲੀ ਦਾ ਹੁਕਮ ਜਾਰੀ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।

ਸਮੱਸਿਆਵਾਂ ਉਦੋਂ ਪੈਦਾ ਹੁੰਦੀਆਂ ਹਨ, ਜਦੋਂ ਇਸ ਪ੍ਰਕਿਰਿਆ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਜਾਂਦੀ ਜਾਂ ਜਦੋਂ ਮਕਾਨ ਮਾਲਕ ਕਿਰਾਏਦਾਰਾਂ ਤੋਂ ਹਮੇਸ਼ਾ ਲਈ ਯੂਨਿਟ ਖਾਲੀ ਕਰਵਾਉਣ ਲਈ ਮੁਰੰਮਤਾਂ ਦਾ ਸਹਾਰਾ ਲੈਂਦੇ ਹਨ। ਸ਼ਹਿਰ ਦਾ ਨਵਾਂ ਬਾਇ-ਲਾਅ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਨਿਗਰਾਨੀ ਦਾ ਪ੍ਰਬੰਧ ਸ਼ਾਮਲ ਕਰਦਾ ਹੈ।

ਮਕਾਨ ਮਾਲਕਾਂ ਲਈ ਕੀ ਬਦਲ ਰਿਹਾ ਹੈ

ਨਵੇਂ ਬਾਇ-ਲਾਅ ਹੇਠ, ਜਿਹੜੇ ਮਾਲਕ N13 ਨੋਟਿਸ ਜਾਰੀ ਕਰਦੇ ਹਨ, ਉਹਨਾਂ ਲਈ ਲਾਜ਼ਮੀ ਹੈ ਕਿ ਉਹ ਨੋਟਿਸ ਜਾਰੀ ਕਰਨ ਦੇ ਸੱਤ ਦਿਨਾਂ ਦੇ ਅੰਦਰ ਸਿਟੀ ਲਾਇਸੈਂਸ ਲਈ ਅਰਜ਼ੀ ਦੇਣ।

ਕਿਰਾਏ ਦੇ ਘਰ ਸਬੰਧੀ ਮੁਰੰਮਤ ਜਾਂ ਨਵੀਨੀਕਰਨ ਲਾਇਸੈਂਸ ਪ੍ਰਾਪਤ ਕਰਨ ਲਈ, ਮਕਾਨ ਮਾਲਕਾਂ ਲਈ ਲਾਜ਼ਮੀ ਹੈ:

- ਦਿਖਾਉਣ ਕਿ ਕੰਮ ਜ਼ਰੂਰੀ ਹੈ ਅਤੇ ਇਸ ਲਈ ਯੂਨਿਟ ਦਾ ਖਾਲੀ ਹੋਣਾ ਜ਼ਰੂਰੀ ਹੈ
- ਇੱਕ ਵੈੱਬ [ਬਿਲਡਿੰਗ ਪਰਮਿਟ \(building permit\)](#) ਲਿਆ ਹੋਵੇ
- ਕਿਰਾਏਦਾਰਾਂ ਨੂੰ ਲੋੜੀਂਦੇ ਨੋਟਿਸ ਅਤੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੋਵੇ

ਨਵੀਨੀਕਰਨ ਜਾਂ ਵੱਡੀ ਮੁਰੰਮਤ ਦਾ ਕੰਮ ਉਦੋਂ ਤੱਕ ਸ਼ੁਰੂ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਬਿਲਡਿੰਗ ਪਰਮਿਟ ਅਤੇ ਸ਼ਹਿਰ ਦਾ ਲਾਇਸੈਂਸ ਦੋਵੇਂ ਮਿਲ ਨਾ ਗਏ ਹੋਣ।

ਲਾਇਸੈਂਸ ਮਿਲਣ ਤੋਂ ਬਾਅਦ, ਮਕਾਨ ਮਾਲਕਾਂ ਨੂੰ ਜਿੱਥੇ ਲੋੜ ਹੋਵੇ, ਕਿਰਾਏਦਾਰਾਂ ਨੂੰ ਵਾਧੂ ਮੁਆਵਜ਼ਾ ਦੇਣਾ ਲਾਜ਼ਮੀ ਹੈ ਅਤੇ ਉਹਨਾਂ ਨੂੰ ਮੁਰੰਮਤ ਜਾਂ ਨਵੀਨੀਕਰਨ ਦੀ ਪ੍ਰਕਿਰਿਆ ਦੌਰਾਨ ਸੂਚਿਤ ਰੱਖਣਾ ਲਾਜ਼ਮੀ ਹੈ।

ਸ਼ਹਿਰ ਦਾ ਲਾਇਸੈਂਸ [ਰੈਜੀਡੈਂਸੀਅਲ ਟੈਨੈਂਸੀਜ਼ ਐਕਟ, 2006 \(Residential Tenancies Act, 2006\)](#) ਹੇਠ, ਮਾਲਕ ਦੀਆਂ ਜ਼ਿੰਮੇਵਾਰੀਆਂ ਤੋਂ ਇਲਾਵਾ ਹੈ। ਮਾਲਕਾਂ ਨੂੰ ਸਾਰੀਆਂ ਲਾਗੂ ਪ੍ਰੋਵਿਜ਼ੀਅਲ ਸ਼ਰਤਾਂ ਦੀ ਪਾਲਣਾ ਕਰਨਾ ਜਾਰੀ ਰੱਖਣਾ ਲਾਜ਼ਮੀ ਹੈ।

ਜੇਕਰ ਮਾਲਕ ਸ਼ਹਿਰ ਦੇ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਉਹਨਾਂ ਨੂੰ ਜੁਰਮਾਨਾ ਜਾਂ ਸਜ਼ਾ ਹੋ ਸਕਦੀ ਹੈ।

ਕਿਰਾਏਦਾਰਾਂ ਨੂੰ ਕੀ ਜਾਣਨਾ ਚਾਹੀਦਾ ਹੈ

ਜੇਕਰ ਕਿਸੇ ਕਿਰਾਏਦਾਰ ਤੋਂ ਵੱਡੀਆਂ ਮੁਰੰਮਤਾਂ ਜਾਂ ਨਵੀਨੀਕਰਨ ਕਾਰਨ ਘਰ ਖਾਲੀ ਕਰਵਾਇਆ ਜਾ ਰਿਹਾ ਹੈ, ਤਾਂ ਉਹਨਾਂ ਲਈ ਨਵੇਂ ਬਚਾਅ ਅਤੇ ਨਵੇਂ ਉਪਾਅ ਹਨ, ਜਿਹਨਾਂ ਦੀ ਉਹਨਾਂ ਦੇ ਮਕਾਨ ਮਾਲਕ ਲਈ ਪਾਲਣਾ ਕਰਨਾ ਲਾਜ਼ਮੀ ਹੈ।

ਕਿਰਾਏਦਾਰਾਂ ਨੂੰ ਇੱਕ ਕਿਰਾਏਦਾਰ ਜਾਣਕਾਰੀ ਪੈਕੇਜ (Tenant Information Package) ਮਿਲੇਗਾ, ਜੋ ਇਹ ਦੱਸਦਾ ਹੈ ਕਿ ਕੀ ਹੋ ਰਿਹਾ ਹੈ ਅਤੇ ਉਹਨਾਂ ਕੋਲ ਕੀ ਵਿਕਲਪ ਹਨ।

ਜੇਕਰ ਕਿਸੇ ਕਿਰਾਏਦਾਰ ਨੂੰ N13 ਨੋਟਿਸ ਮਿਲਦਾ ਹੈ, ਤਾਂ ਉਹਨਾਂ ਕੋਲ ਚਾਰ ਵਿਕਲਪ ਹੁੰਦੇ ਹਨ:

- ਆਪਣੀ ਕਿਰਾਏ ਦੀ ਯੂਨਿਟ ਵਿੱਚ ਰਹਿਣਾ ਅਤੇ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਰਾਹੀਂ N13 ਨੋਟਿਸ ਨੂੰ ਚੁਣੌਤੀ ਦੇਣਾ
- ਆਪਣੀ ਕਿਰਾਏ ਦੀ ਯੂਨਿਟ ਤੋਂ ਹਮੇਸ਼ਾ ਲਈ ਚਲੇ ਜਾਣਾ
- ਜੇਕਰ ਉਹਨਾਂ ਦੇ ਮਾਲਕ ਦੁਆਰਾ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਕਿਸੇ ਹੋਰ ਕਿਰਾਏ ਦੀ ਯੂਨਿਟ ਵਿੱਚ ਜਾਣਾ
- ਅਸਥਾਈ ਤੌਰ 'ਤੇ ਜਾਣਾ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਆਪਣੀ ਕਿਰਾਏ ਦੀ ਯੂਨਿਟ ਵਿੱਚ ਵਾਪਸ ਆਉਣਾ

ਜੇਕਰ ਕਿਰਾਏਦਾਰ ਵਾਪਸ ਆਉਣ ਦੀ ਚੋਣ ਕਰਦਾ ਹੈ, ਤਾਂ ਮਕਾਨ ਮਾਲਕ ਲਈ ਉਸਨੂੰ ਮੁੜ ਉਸੇ ਰਿਹਾਇਸ਼ ਵਿੱਚ ਰਹਿਣ ਦੀ ਇਜਾਜ਼ਤ ਦੇਣਾ ਲਾਜ਼ਮੀ ਹੈ। ਨਾਲ ਹੀ, ਉਸਦਾ ਕਿਰਾਇਆ ਉਸ ਰਕਮ ਤੋਂ ਜ਼ਿਆਦਾ ਨਹੀਂ ਵਧਾਇਆ ਜਾ ਸਕਦਾ, ਜਿੰਨਾ ਕਾਨੂੰਨੀ ਤੌਰ 'ਤੇ ਵਧਾਇਆ ਜਾ ਸਕਦਾ ਸੀ, ਜੇਕਰ ਉਹ ਉਥੋਂ ਗਿਆ ਹੀ ਨਾ ਹੁੰਦਾ।

ਆਪਣੀ ਸਥਿਤੀ ਦੇ ਆਧਾਰ 'ਤੇ, ਕਿਰਾਏਦਾਰ ਇਹਨਾਂ ਦੇ ਹੱਕਦਾਰ ਹੋ ਸਕਦੇ ਹਨ:

- ਰੈਜੀਡੈਂਸੀਅਲ ਟੈਨੈਂਸੀਜ਼ ਐਕਟ, 2006 ਹੇਠ ਮੁਆਵਜ਼ਾ
- ਸਿਟੀ ਦੇ ਬਾਇ-ਲਾਅ ਹੇਠ ਇੱਕ-ਵਾਰ ਦੀ ਘਰ ਬਦਲਣ ਲਈ ਸਹਾਇਤਾ ਰਕਮ (Moving Contribution)
- ਜੇਕਰ ਉਹ ਅਸਥਾਈ ਤੌਰ 'ਤੇ ਕਿਤੇ ਹੋਰ ਰਹਿਣ ਜਾਂਦੇ ਹਨ ਅਤੇ ਉਹਨਾਂ ਦੀ ਆਪਣੀ ਕਿਰਾਏ ਦੀ ਯੂਨਿਟ ਵਿੱਚ ਵਾਪਸ ਆਉਣ ਦੀ ਯੋਜਨਾ ਹੈ ਤਾਂ ਮਹੀਨਾਵਾਰ ਟੋਪ-ਅੱਪ ਭੁਗਤਾਨ (Top-up Payments)

ਕਿਰਾਏਦਾਰਾਂ ਨੂੰ ਨਵੀਨੀਕਰਨ ਪ੍ਰਕਿਰਿਆ ਦੌਰਾਨ ਆਪਣੇ ਮਾਲਕ ਤੋਂ ਅਪਡੇਟ ਵੀ ਮਿਲਣੇ ਚਾਹੀਦੇ ਹਨ। ਇਹ ਕਦਮ ਉਹਨਾਂ ਦੇ ਘਰ ਨੂੰ ਛੱਡਣ ਦੇ ਪ੍ਰਭਾਵਾਂ ਨੂੰ ਘਟਾਉਣ, ਗੱਲਬਾਤ ਵਿੱਚ ਸੁਧਾਰ ਕਰਨ ਅਤੇ ਪੂਰੀ ਪ੍ਰਕਿਰਿਆ ਦੌਰਾਨ ਉਹਨਾਂ ਨੂੰ ਜਾਣੂ ਰੱਖਣ ਵਿੱਚ ਮਦਦ ਕਰਨ ਲਈ ਹਨ।

ਜੇਕਰ ਕੁਝ ਸਹੀ ਨਾ ਲੱਗੇ, ਤਾਂ ਕਿਰਾਏਦਾਰ ਸਹਾਇਤਾ ਲਈ [ਸ਼ਹਿਰ ਨਾਲ ਸੰਪਰਕ \(contact the City\)](#) ਸਕਦੇ ਹਨ।

ਜਾਣੇ ਕਿ ਕੌਣ ਕੀ ਕਰਦਾ ਹੈ

ਇਹ ਬਾਇ-ਲਾਅ ਪ੍ਰੋਵਿਜ਼ੀਅਲ ਨਿਯਮਾਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ, ਪਰ ਹਰ ਇੱਕ ਦੀ ਭੂਮਿਕਾ ਵੱਖਰੀ ਹੈ।

- Mississauga ਸ਼ਹਿਰ ਲਾਇਸੈਂਸਿੰਗ ਦਾ ਪ੍ਰਬੰਧਨ ਕਰਦਾ ਹੈ, ਪਾਲਣਾ ਦੀ ਨਿਗਰਾਨੀ ਕਰਦਾ ਹੈ ਅਤੇ ਬਾਇ-ਲਾਅ ਨੂੰ ਲਾਗੂ ਕਰਦਾ ਹੈ, ਜਿਸ ਵਿੱਚ ਕਿਰਾਏਦਾਰਾਂ ਨਾਲ ਗੱਲਬਾਤ, ਤਬਦੀਲੀ ਦੇ ਖਰਚੇ ਅਤੇ ਟੋਪ-ਅੱਪ ਭੁਗਤਾਨਾਂ ਦੀਆਂ ਲੋੜਾਂ ਸ਼ਾਮਲ ਹਨ।
- ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਇਹ ਫੈਸਲਾ ਕਰਦਾ ਹੈ ਕਿ ਕਿਸੇ ਤੋਂ ਘਰ ਖਾਲੀ ਕਰਵਾਉਣਾ ਵੈਧ ਹੈ ਜਾਂ ਨਹੀਂ ਅਤੇ ਵਿਵਾਦਾਂ ਦਾ ਨਿਪਟਾਰਾ ਕਰਦਾ ਹੈ, ਜਿਸ ਵਿੱਚ ਰੈਜੀਡੈਂਸੀਅਲ ਟੈਨੈਂਸੀਜ਼ ਐਕਟ, 2006 ਹੇਠ ਕਿਰਾਏਦਾਰ ਦੇ ਮੁਆਵਜ਼ੇ ਦੇ ਅਧਿਕਾਰ ਬਾਰੇ ਵਿਵਾਦ ਵੀ ਸ਼ਾਮਲ ਹਨ।

ਸ਼ਹਿਰ ਬੇਦਖਲੀ ਹੁਕਮ ਜਾਰੀ ਨਹੀਂ ਕਰਦਾ, ਇਹ ਫੈਸਲਾ ਨਹੀਂ ਕਰਦਾ ਕਿ N13 ਨੋਟਿਸ ਵੈਧ ਹੈ ਜਾਂ ਨਹੀਂ, ਜਾਂ ਮੁਆਵਜ਼ੇ, ਵਾਪਸੀ ਦੇ ਅਧਿਕਾਰ, ਜਾਂ ਰੈਜੀਡੈਂਸੀਅਲ ਟੈਨੈਂਸੀਜ਼ ਐਕਟ, 2006 ਹੇਠ ਕਿਰਾਏਦਾਰ ਦੇ ਹੋਰ ਅਧਿਕਾਰਾਂ ਨਾਲ ਸਬੰਧਤ ਵਿਵਾਦਾਂ ਦੀ ਸੁਣਵਾਈ ਨਹੀਂ ਕਰਦਾ।

ਹੋਰ ਜਾਣੇ ਅਤੇ ਮਦਦ ਪ੍ਰਾਪਤ ਕਰੋ

ਹੋਰ ਜਾਣਕਾਰੀ, [ਕਿਰਾਏ ਦੇ ਘਰਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਾਇਸੈਂਸ ਪੰਨੇ \(Rental Repairs and Renovations Licence page\)](#) 'ਤੇ ਉਪਲਬਧ ਹੈ, ਜਿਸ ਵਿੱਚ ਕਿਰਾਏਦਾਰਾਂ, ਮਾਲਕਾਂ ਲਈ ਵਸੀਲੇ ਅਤੇ ਕਿਰਾਏ 'ਤੇ ਮੁਰੰਮਤ ਅਤੇ ਨਵੀਨੀਕਰਨ ਲਾਇਸੈਂਸਿੰਗ ਬਾਇ-ਲਾਅ ਦੀ ਇੱਕ ਕਾਪੀ ਸ਼ਾਮਲ ਹੈ।

ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ [311](#) (ਜਾਂ ਜੇਕਰ Mississauga ਤੋਂ ਬਾਹਰੋਂ ਕਾਲ ਕਰ ਰਹੇ ਹੋ ਤਾਂ [905-615-4311](#) 'ਤੇ) 'ਤੇ ਕਾਲ ਕਰੋ।

News Release

City of Mississauga
300 City Centre Drive
Mississauga, ON L5B 3C1



mississauga.ca facebook.com/citymississauga x.com/citymississauga

Mississauga ਸ਼ਹਿਰ ਮੀਡੀਆ ਸੰਬੰਧ

media@mississauga.ca

905-615-3200, ਐਕਸਟੈਂਸ਼ਨ 5232

TTY: 905-896-5151